



Long-Term Care Home Update

Community Newsletter



## ਜੁਲਾਈ 2021

### ਜੁਲਾਈ ਵਿੱਚ ਹੋਮ ਦੀ ਪ੍ਰਗਤੀ 'ਤੇ ਇੱਕ ਨਜ਼ਰ

28 ਜੁਲਾਈ 2020 ਨੂੰ (ਲਗਭਗ ਇੱਕ ਸਾਲ ਪਹਿਲਾਂ!), ਓਨਟਾਰੀਓ ਸਰਕਾਰ ਨੇ ਤੇਜ਼ ਕੀਤੀ ਗਈ ਨਿਰਮਾਣ ਪ੍ਰਕਿਰਿਆ ਦੀ ਵਰਤੋਂ ਕਰਦਿਆਂ Ajax Pickering Hospital ਦੇ ਨਾਲ ਇੱਕ ਨਵਾਂ ਲੰਮੀ-ਮਿਆਦ ਦਾ ਕੇਅਰ ਹੋਮ ਬਣਾਉਣ ਲਈ Lakeridge Health ਅਤੇ Infrastructure Ontario ਦੇ ਨਾਲ ਇੱਕ ਸਹਿਯੋਗੀ ਭਾਈਵਾਲੀ ਦੀ ਘੋਸ਼ਣਾ ਕੀਤੀ। ਹਰ ਹਫ਼ਤੇ ਹੋਮ ਨੂੰ ਪੂਰਾ ਹੁੰਦੇ ਹੋਏ ਦੇਖਣਾ Lakeridge Health ਅਤੇ ਸਮੁੱਚੇ Durham ਭਾਈਚਾਰੇ ਲਈ ਬਹੁਤ ਹੀ ਵਧੀਆ ਦਿਲਚਸਪ ਸਮਾਂ ਰਿਹਾ ਹੈ ਅਤੇ, ਜਿਵੇਂ ਕਿ ਤੁਸੀਂ ਸ਼ਾਇਦ ਦੇਖਿਆ ਅਤੇ ਸੁਣਿਆ ਹੋਵੇਗਾ, ਨਿਰਮਾਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

ਜੂਨ ਵਿੱਚ, ਸਾਡੇ ਨਿਰਮਾਣ ਭਾਈਵਾਲ, PCL Construction, ਨੇ ਚੌਥੀ ਮੰਜਲ ਨੂੰ ਖਤਮ ਕੀਤਾ ਅਤੇ ਪੰਜਵੀਂ ਮੰਜਲ 'ਤੇ ਕੰਧ ਦੀਆਂ ਬੀਮਾਂ ਅਤੇ ਫਲੋਰ ਪੈਨਲ ਲਗਾਉਣੇ ਸ਼ੁਰੂ ਕੀਤੇ। ਇਹ ਪ੍ਰਕਿਰਿਆ ਅਗਲੇ ਕੁਝ ਹਫ਼ਤਿਆਂ ਵਿੱਚ ਜਾਰੀ ਰਹੇਗੀ ਜਿਸ ਦੌਰਾਨ PCL Construction ਟੀਮ ਪੰਜਵੀਂ ਅਤੇ ਛੇਵੀਂ ਮੰਜਲ ਦੇਵਾਂ ਨੂੰ ਪੂਰਾ ਕਰੇਗੀ।

ਆਖਰੀ ਛੇਵੀਂ ਮੰਜਲ ਦਾ ਪੂਰਾ ਹੋਣਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਕਿਉਂਕਿ ਇਹ ਹੋਮ ਦੇ ਢਾਂਚੇ ਦੇ ਮੁਕੰਮਲ ਹੋਣ ਦਾ ਸੰਕੇਤ ਦਿੰਦਾ ਹੈ। ਇਸਦੇ ਬਾਅਦ, ਕਰਮਚਾਰੀ ਆਪਣਾ ਧਿਆਨ ਹੋਮ ਦੇ ਹੋਰ ਮਹੱਤਵਪੂਰਨ ਤੱਤਾਂ ਵੱਲ ਦੇਵੇਗੇ, ਜਿਨ੍ਹਾਂ ਵਿੱਚ ਇਸਦੀ HVAC ਪ੍ਰਣਾਲੀ ਅਤੇ ਬਾਹਰੀ ਸਾਈਡਿੰਗ ਅਤੇ ਕੰਧ ਦੀਆਂ ਪੈਨਲਾਂ ਦੀ ਸਥਾਪਨਾ ਸ਼ਾਮਲ ਹੈ। ਨਿਰਮਾਣ ਸਹੀ ਦਿਸ਼ਾ ਵਿੱਚ ਅਤੇ ਸਹੀ ਸਮੇਂ 'ਤੇ ਚੱਲਣ ਦੇ ਨਾਲ, ਧਿਆਨ ਦੇਣ ਲਈ ਹੋਰ ਦਿਲਚਸਪ ਘਟਨਾਵਾਂ ਹਨ। ਖਾਸ ਤੌਰ 'ਤੇ, ਹੋਮ ਦੇ ਪਾਰਕਿੰਗ ਗੈਰਾਜ 'ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਮਹੀਨੇ ਦੇ ਅੰਤ ਤੱਕ ਇੱਕ ਕ੍ਰੈਨ ਨੂੰ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਜਾਵੇਗਾ।

ਇੱਕ ਵਾਰ ਮੁਕੰਮਲ ਹੋ ਜਾਣ 'ਤੇ, ਨਵਾਂ 320 ਬਿਸਤਰਿਆਂ ਵਾਲਾ ਹੋਮ ਇੱਕ ਆਧੁਨਿਕ ਡਿਜ਼ਾਈਨ ਦੇ ਨਾਲ-ਨਾਲ, ਲਾਗ ਦੀ ਰੋਕਥਾਮ ਅਤੇ ਨਿਯੰਤ੍ਰਣ ਦੇ ਬਿਹਤਰੀਨ ਅਭਿਆਸਾਂ ਨੂੰ ਸ਼ਾਮਲ ਕਰੇਗਾ, ਜੋ ਸਾਡੇ ਖੇਤਰ ਦੇ ਬਜ਼ੁਰਗਾਂ ਅਤੇ ਹੋਮ ਦੀ ਭਵਿੱਖ ਦੀ ਟੀਮ ਦੇ ਮੈਂਬਰਾਂ ਲਈ ਇੱਕ ਸੁਰੱਖਿਅਤ ਅਤੇ ਸਿਹਤਮੰਦ ਜਗ੍ਹਾ ਨੂੰ ਯਕੀਨੀ ਬਣਾਏਗਾ।



## ਲੰਮੀ-ਮਿਆਦ ਦੇ ਕੋਅਰ ਹੋਮ ਇਮਾਰਤ ਦੇ ਬਹੁਤ ਸਾਰੇ ਨੇਤਾਵਾਂ ਵਿੱਚੋਂ ਇੱਕ, Cheyanne Hammell ਨੂੰ ਮਿਲੋ

ਇਸ ਮਹੀਨੇ ਦੇ ਕਮਿਊਨਿਟੀ ਨਿਊਜ਼ਲੈਟਰ ਵਿੱਚ, ਅਸੀਂ ਨਵੇਂ ਲੰਮੀ-ਮਿਆਦ ਦੇ ਕੋਅਰ ਹੋਮ 'ਤੇ ਕੰਮ ਕਰਨ ਵਾਲੇ ਬਹੁਤ ਸਾਰੇ ਬੇਮਿਸਾਲ ਟੀਮ ਮੈਂਬਰਾਂ ਵਿੱਚੋਂ ਇੱਕ ਨਾਲ ਤੁਹਾਡੀ ਜਾਣ-ਪਛਾਣ ਕਰਵਾਉਣਾ ਚਾਹੁੰਦੇ ਹਾਂ।

Cheyenne Hammell (ਚੇਯਾਨ ਹੈਮੇਲ), PCL Construction ਵਿੱਚ ਪ੍ਰੋਜੈਕਟ ਮੈਨੇਜਰ ਹੈ ਅਤੇ ਇਸ ਸਮੇਂ Lakeridge Health ਦੇ ਨਵੇਂ ਲੰਮੀ-ਮਿਆਦ ਦੇ ਕੋਅਰ ਹੋਮ ਦੇ ਡਿਜ਼ਾਈਨ ਦੀ ਨਿਗਰਾਨੀ ਕਰ ਰਹੀ ਹੈ। Cheyanne ਇੱਕ ਸਲਾਹਕਾਰ ਅਤੇ ਲੀਡਰ ਹੈ ਜਿਸ ਨੇ Greater Toronto Region ਵਿੱਚ ਬਹੁਤ ਸਾਰੇ ਪਰਿਵਰਤਨਸ਼ੀਲ ਨਿਰਮਾਣ ਪ੍ਰੋਜੈਕਟਾਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ 2021 Women's Leadership Initiative Championship Team ਦੇ ਨਵੀਨਤਮ ਮੈਂਬਰਾਂ ਵਿੱਚੋਂ ਇੱਕ ਵਜੋਂ ਵੀ ਨਾਮਜ਼ਦ ਕੀਤਾ ਗਿਆ ਸੀ। ਚੈਪੀਅਨਸ਼ਿਪ ਟੀਮ, ਔਰਤਾਂ ਦੁਆਰਾ ਅਗਵਾਈ ਅਤੇ ਸ਼ਹਿਰ ਦੀ ਅਚਲ ਸੰਪਤੀ ਅਤੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਲਈ, Toronto ਖੇਤਰ ਵਿੱਚ ਔਰਤਾਂ ਦੁਆਰਾ ਪਛਾਣੇ ਗਏ ਲੀਡਰਾਂ ਅਤੇ ਪ੍ਰਭਾਵਕਾਂ ਦੀ ਨੁਮਾਇੰਦਗੀ ਕਰਦੀ ਹੈ।



Ajax Pickering Hospital ਵਿਖੇ ਨਵੇਂ ਲੰਮੀ-ਮਿਆਦ ਦੇ ਕੋਅਰ ਹੋਮ ਦੇ ਬਾਹਰ ਚੇਯਾਨ ਹੈਮੇਲ।

ਲਗਭਗ 220 ਕਰਮਚਾਰੀਆਂ ਦੇ ਮੌਜੂਦਾ ਕਾਰਜਬਲ ਦੇ ਨਾਲ, ਚੇਯਾਨ ਇੱਕ ਵੱਡੀ ਬਹੁ-ਅਨੁਸ਼ਾਸਨੀ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਇਸ ਦਿਲਚਸਪ ਨਵੀਂ ਸਹੂਲਤ ਨੂੰ ਬਣਾਉਣ ਅਤੇ ਇਸਦਾ ਨਿਰਮਾਣ ਕਰਨ ਲਈ ਮਿਲ ਕੇ ਕੰਮ ਕਰ ਰਹੀ ਹੈ ਜਿਸ ਨੂੰ ਆਖਰਕਾਰ ਸਾਡੇ ਭਾਈਚਾਰੇ ਦੇ ਮਹੱਤਵਪੂਰਨ ਮੈਂਬਰਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲੇ ਸਟਾਫ਼ ਦਾ ਘਰ ਮੰਨਿਆ ਜਾਵੇਗਾ।

Lakeridge Health ਇਸ ਪ੍ਰਕਿਰਿਆ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹੈ ਅਤੇ ਚੇਯਾਨ ਅਤੇ ਟੀਮ ਦੇ ਹਰੇਕ ਮੈਂਬਰ ਦੇ ਨਾਲ-ਨਾਲ ਸਾਡੇ ਸਿਹਤ-ਸੰਭਾਲ ਅਤੇ ਭਾਈਚਾਰਕ ਭਾਈਵਾਲਾਂ ਅਤੇ Durham Region ਦੇ ਨਿਵਾਸੀਆਂ ਦਾ ਉਨ੍ਹਾਂ ਦੇ ਯੋਗਦਾਨ ਅਤੇ ਹੋਮ ਅਤੇ ਇਸਦੇ ਵਿਕਾਸ ਵਿੱਚ ਦਿਲਚਸਪੀ ਰੱਖਣ ਲਈ ਧੰਨਵਾਦ ਕਰਨਾ ਚਾਹੁੰਦਾ ਹੈ।

## ਵਿਜ਼ਿਟਰ ਅਤੇ ਨਿਰਮਾਣ ਟੀਮ ਪਾਰਕਿੰਗ ਬਾਰੇ ਤਾਜ਼ਾ ਜਾਣਕਾਰੀ

ਅਤਿ-ਆਧੁਨਿਕ ਲੰਮੀ-ਮਿਆਦ ਦੇ ਕੋਅਰ ਹੋਮ ਤੋਂ ਇਲਾਵਾ, ਇਮਾਰਤ ਵਿੱਚ ਨਵੇਂ 532-ਥਾਵਾਂ ਵਾਲੇ ਪਾਰਕਿੰਗ ਗੈਰਾਜ ਦਾ ਨਿਰਮਾਣ ਵੀ ਸ਼ਾਮਲ ਹੈ ਜਿੱਥੇ ਨਵੇਂ ਹੋਮ ਅਤੇ ਹਸਪਤਾਲ ਦੇਵਾਂ ਲਈ ਸਟਾਫ਼, ਮਰੀਜ਼ਾਂ ਅਤੇ ਵਿਜ਼ਿਟਰਾਂ ਦੇ ਵਾਹਨ ਖੜ੍ਹੇ ਕੀਤੇ ਜਾਣਗੇ। ਨਵੇਂ ਪਾਰਕਿੰਗ ਗੈਰਾਜ ਦਾ ਨਿਰਮਾਣ ਚੱਲ ਰਿਹਾ ਹੋਣ ਕਰਕੇ, Ajax Pickering Hospital ਵਿਖੇ East Parking Lot ਦੇ ਕੋਲ ਵਿਜ਼ਿਟਰਾਂ ਅਤੇ ਸਟਾਫ਼ ਦੀ ਪਾਰਕਿੰਗ ਲਈ ਕੁਝ ਲੰਬਾ ਚੱਕਰ ਅਤੇ ਘੱਟ ਜਗ੍ਹਾ ਹੋਵੇਗੀ।

ਅਸੀਂ Barr Road ਅਤੇ Monarch Avenue ਦੇ ਕੋਨੇ ਦੇ ਕੋਲ ਇੱਕ ਵਿਕਸਿਤ ਹੋ ਰਹੇ ਸਥਾਨ 'ਤੇ ਨਿਰਮਾਣ ਕਰਮਚਾਰੀਆਂ ਦੀ ਪਾਰਕਿੰਗ ਦੇ ਸੰਬੰਧ ਵਿੱਚ ਮਈ ਵਿੱਚ ਜਾਣਕਾਰੀ ਵੀ ਸਾਂਝੀ ਕੀਤੀ ਸੀ। ਇਹ ਸਥਾਨ, ਜੋ ਕਿ ਇੱਕ ਸਥਾਨਕ ਪਰਿਵਾਰਕ ਕਾਰੋਬਾਰ ਦੁਆਰਾ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਗਿਆ ਸੀ, ਸਾਈਟ 'ਤੇ ਨਿਰਮਾਣ ਕਰਮਚਾਰੀਆਂ ਦੁਆਰਾ ਆਪਣੇ ਨਿੱਜੀ ਵਾਹਨ ਪਾਰਕ ਕਰਨ ਲਈ ਵਰਤਿਆ ਜਾਵੇਗਾ। ਸਾਨੂੰ ਉਮੀਦ ਹੈ ਕਿ ਨਵੀਂ ਪਾਰਕਿੰਗ ਸਾਈਟ ਦੀ ਵਰਤੋਂ ਅਗਲੇ ਕੁਝ ਮਹੀਨਿਆਂ ਵਿੱਚ ਵੱਧ ਜਾਵੇਗੀ। ਜਦ ਕਿ ਨਵੇਂ ਪਾਰਕਿੰਗ ਸਥਾਨ ਆਸ-ਪਾਸ ਦੀਆਂ ਰਿਹਾਇਸ਼ੀ ਸੜਕਾਂ ਨੂੰ ਸਾਫ਼ ਰੱਖਣ ਵਿੱਚ ਸਹਾਇਤਾ ਕਰੇਗਾ, ਅਸੀਂ ਫੁੱਟਪਾਥ ਅਤੇ Clements Woodlot ਟ੍ਰੇਲ ਰਾਹੀਂ ਪੈਦਲ ਟ੍ਰੈਫਿਕ ਦੇ ਵਧਣ ਦੀ ਉਮੀਦ ਕਰਦੇ ਹਾਂ ਕਿਉਂਕਿ ਵਰਕਰ ਸਾਈਟ ਦੇ ਆਸ-ਪਾਸ ਤੁਰਦੇ-ਫਿਰਦੇ ਹਨ।

ਪਾਰਕਿੰਗ ਵਿੱਚ ਇਨ੍ਹਾਂ ਤਬਦੀਲੀਆਂ ਕਾਰਨ ਸਾਡੇ ਗੁਆਂਢੀਆਂ, ਵਿਜ਼ਿਟਰਾਂ ਅਤੇ ਸਟਾਫ਼ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ। ਅਸੀਂ ਆਉਣ ਵਾਲੇ ਹਫ਼ਤਿਆਂ ਵਿੱਚ ਵਾਧੂ ਸਮਰੱਥਾ ਪ੍ਰਦਾਨ ਕਰਨ ਲਈ ਅੰਤਰਿਮ ਹੱਲ ਵਿਕਸਤ ਕਰ ਰਹੇ ਹਾਂ। ਤੁਹਾਡੇ ਸਬਰ ਲਈ ਧੰਨਵਾਦ ਅਤੇ ਜੇ ਹੋਮ ਦੇ ਨਿਰਮਾਣ ਨਾਲ ਸਬੰਧਿਤ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ।



### ਸੰਪਰਕ ਵਿੱਚ ਰਹੋ

ਅਸੀਂ ਜਾਣਦੇ ਹਾਂ ਕਿ ਨਵੇਂ ਲੰਮੀ-ਮਿਆਦ ਦਾ ਕੋਅਰ ਹੋਮ Durham Region ਲਈ ਕਿੰਨਾ ਮਹੱਤਵਪੂਰਨ ਹੈ। ਹੋਮ ਦੇ ਨਿਰਮਾਣ ਬਾਰੇ ਤਾਜ਼ਾ ਜਾਣਕਾਰੀ ਲੈਂਦੇ ਰਹਿਣ ਲਈ:

- ਸਾਡੀ ਵੈੱਬਸਾਈਟ [lakeridgehealth.on.ca](http://lakeridgehealth.on.ca) 'ਤੇ ਜਾਓ
- ਕਿਸੇ ਵੀ ਸਵਾਲਾਂ ਜਾਂ ਪੁੱਛ-ਗਿਛ ਦੇ ਨਾਲ 905-576-8711 ਐਕਸਟੈਨਸ਼ਨ 34167 'ਤੇ ਕਾਲ ਕਰੋ ਜਾਂ [AjaxLTC@lh.ca](mailto:AjaxLTC@lh.ca) 'ਤੇ ਈਮੇਲ ਕਰੋ
- ਤੁਸੀਂ ਸਾਨੂੰ Twitter ਅਤੇ Facebook 'ਤੇ ਵੀ ਫਾਲੋ ਕਰ ਸਕਦੇ ਹੋ